

 Print Page

Sri Guru Granth Sahib

Displaying 153 of

ਨਾਮ ਸੰਜੋਗੀ ਗੋਇਲਿ ਥਾਟੁ ॥

Naam Sanjogee Goeil Thhaatt ||

Those who are committed to the Naam, see the world as merely a temporary pasture.

ਗਉੜੀ (ਮਃ ੧) (੬) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧

Raag Gauri Guru Nanak Dev

ਕਾਮ ਕ੍ਰੋਧ ਫੂਟੈ ਬਿਖੁ ਮਾਟੁ ॥

Kaam Krodhh Foottai Bikh Maatt ||

Sexual desire and anger are broken, like a jar of poison.

ਗਉੜੀ (ਮਃ ੧) (੬) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧

Raag Gauri Guru Nanak Dev

ਬਿਨੁ ਵਖਰ ਸੂਨੋ ਘਰੁ ਹਾਟੁ ॥

Bin Vakhar Soono Ghar Haatt ||

Without the merchandise of the Name, the house of the body and the store of the mind are empty.

ਗਉੜੀ (ਮਃ ੧) (੬) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧

Raag Gauri Guru Nanak Dev

ਗੁਰ ਮਿਲਿ ਖੋਲੇ ਬਜਰ ਕਪਾਟੁ ॥੪॥

Gur Mil Kholae Bajar Kapaatt ||4||

Meeting the Guru, the hard and heavy doors are opened. ||4||

ਗਉੜੀ (ਮਃ ੧) (੬) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੨

Raag Gauri Guru Nanak Dev

ਸਾਧੁ ਮਿਲੈ ਪੂਰਬ ਸੰਜੋਗੁ ॥

Saadhh Milai Poorab Sanjog ||

One meets the Holy Saint only through perfect destiny.

ਗਉੜੀ (ਮਃ ੧) (੬) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੨

Raag Gauri Guru Nanak Dev

ਸਚਿ ਰਹਸੇ ਪੂਰੇ ਹਰਿ ਲੋਗੁ ॥

Sach Rehasae Poorae Har Log ||

The Lord's perfect people rejoice in the Truth.

ਗਉੜੀ (ਮਃ ੧) (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੨

Raag Gauri Guru Nanak Dev

ਮਨੁ ਤਨੁ ਦੇ ਲੈ ਸਹਜਿ ਸੁਭਾਇ ॥

Man Than Dhae Lai Sehaj Subhaae ||

Surrendering their minds and bodies, they find the Lord with intuitive ease.

ਗਉੜੀ (ਮਃ ੧) (੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੨

Raag Gauri Guru Nanak Dev

ਨਾਨਕ ਤਿਨ ਕੈ ਲਾਗਉ ਪਾਇ ॥੫॥੬॥

Naanak Thin Kai Laago Paae ||5||6||

Nanak falls at their feet. ||5||6||

ਗਉੜੀ (ਮਃ ੧) (੬) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੩

Raag Gauri Guru Nanak Dev

ਗਉੜੀ ਮਹਲਾ ੧ ॥

Gourree Mehalaa 1 ||

Gauree, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੩

ਕਾਮੁ ਕ੍ਰੋਧੁ ਮਾਇਆ ਮਹਿ ਚੀਤੁ ॥

Kaam Krodhh Maaeiaa Mehi Cheeth ||

The conscious mind is engrossed in sexual desire, anger and Maya.

ਗਉੜੀ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੩

Raag Gauri Guru Nanak Dev

ਝੂਠ ਵਿਕਾਰਿ ਜਾਗੈ ਹਿਤ ਚੀਤੁ ॥

Jhooth Vikaar Jaagai Hith Cheeth ||

The conscious mind is awake only to falsehood, corruption and attachment.

ਗਉੜੀ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੪

Raag Gauri Guru Nanak Dev

ਪੂੰਜੀ ਪਾਪ ਲੋਭ ਕੀ ਕੀਤੁ ॥

Poonjee Paap Lobh Kee Keeth ||

It gathers in the assets of sin and greed.

ਗਉੜੀ (ਮਃ ੧) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੪

Raag Gauri Guru Nanak Dev

ਤਰੁ ਤਾਰੀ ਮਨਿ ਨਾਮੁ ਸੁਚੀਤੁ ॥੧॥

Thar Thaaree Man Naam Sucheeth ||1||

So swim across the river of life, O my mind, with the Sacred Naam, the Name of the Lord. ||1||

ਗਉੜੀ (ਮਃ ੧) (੭) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੪

Raag Gauri Guru Nanak Dev

ਵਾਹੁ ਵਾਹੁ ਸਾਚੇ ਮੈ ਤੇਰੀ ਟੇਕ ॥

Vaahu Vaahu Saachae Mai Thaeree Ttaek ||

Waaho! Waaho! - Great! Great is my True Lord! I seek Your All-powerful Support.

ਗਉੜੀ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੪

Raag Gauri Guru Nanak Dev

ਹਉ ਪਾਪੀ ਤੂੰ ਨਿਰਮਲੁ ਏਕ ॥੧॥ ਰਹਾਉ ॥

Ho Paapee Thoon Niramal Eaek ||1|| Rehaao ||

I am a sinner - You alone are pure. ||1||Pause||

ਗਉੜੀ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੫

Raag Gauri Guru Nanak Dev

ਅਗਨਿ ਪਾਣੀ ਬੋਲੈ ਭੜਵਾਉ ॥

Agan Paanee Bolai Bharravaao ||

Fire and water join together, and the breath roars in its fury!

ਗਉੜੀ (ਮਃ ੧) (੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੫

Raag Gauri Guru Nanak Dev

ਜਿਹਵਾ ਇੰਦ੍ਰੀ ਏਕੁ ਸੁਆਉ ॥

Jihavaa Eindhree Eaek Suaao ||

The tongue and the sex organs each seek to taste.

ਗਉੜੀ (ਮਃ ੧) (੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੫

Raag Gauri Guru Nanak Dev

ਦਿਸਟਿ ਵਿਕਾਰੀ ਨਾਹੀ ਭਉ ਭਾਉ ॥

Dhisatt Vikaaree Naahee Bho Bhaao ||

The eyes which look upon corruption do not know the Love and the Fear of God.

ਗਉੜੀ (ਮਃ ੧) (੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੬

Raag Gauri Guru Nanak Dev

ਆਪੁ ਮਾਰੇ ਤਾ ਪਾਏ ਨਾਉ ॥੨॥

Aap Maarae Thaa Paaee Nao ||2||

Conquering self-conceit, one obtains the Name. ||2||

ਗਉੜੀ (ਮਃ ੧) (੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੬

Raag Gauri Guru Nanak Dev

ਸਬਦਿ ਮਰੈ ਫਿਰਿ ਮਰਣੁ ਨ ਹੋਇ ॥

Sabadh Marai Fir Maran N Hoe ||

One who dies in the Word of the Shabad, shall never again have to die.

ਗਉੜੀ (ਮਃ ੧) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੬

Raag Gauri Guru Nanak Dev

ਬਿਨੁ ਮੂਏ ਕਿਉ ਪੂਰਾ ਹੋਇ ॥

Bin Mooeae Kio Pooraa Hoe ||

Without such a death, how can one attain perfection?

ਗਉੜੀ (ਮਃ ੧) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੭

Raag Gauri Guru Nanak Dev

ਪਰਪੰਚਿ ਵਿਆਪਿ ਰਹਿਆ ਮਨੁ ਦੋਇ ॥

Parapanch Viaap Rehiaa Man Dhoe ||

The mind is engrossed in deception, treachery and duality.

ਗਉੜੀ (ਮਃ ੧) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੭

Raag Gauri Guru Nanak Dev

ਥਿਰੁ ਨਾਰਾਇਣੁ ਕਰੇ ਸੁ ਹੋਇ ॥੩॥

Thhir Naaraaein Karae S Hoe ||3||

Whatever the Immortal Lord does, comes to pass. ||3||

ਗਉੜੀ (ਮਃ ੧) (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੭

Raag Gauri Guru Nanak Dev

ਬੋਹਿਥਿ ਚੜ੍ਹਉ ਜਾ ਆਵੈ ਵਾਰੁ ॥

Bohithh Charro Jaa Aavai Vaar ||

So get aboard that boat when your turn comes.

ਗਉੜੀ (ਮਃ ੧) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੮

Raag Gauri Guru Nanak Dev

ਠਾਕੇ ਬੋਹਿਥ ਦਰਗਹ ਮਾਰ ॥

Thaakae Bohithh Dharageh Maar ||

Those who fail to embark upon that boat shall be beaten in the Court of the Lord.

ਗਉੜੀ (ਮਃ ੧) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੮

Raag Gauri Guru Nanak Dev

ਸਚੁ ਸਾਲਾਹੀ ਧੰਨੁ ਗੁਰਦੁਆਰੁ ॥

Sach Saalaahae Dhann Guradhuaar ||

Blessed is that Gurdwara, the Guru's Gate, where the Praises of the True Lord are sung.

ਗਉੜੀ (ਮਃ ੧) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੮

Raag Gauri Guru Nanak Dev

ਨਾਨਕ ਦਰਿ ਘਰਿ ਏਕੰਕਾਰੁ ॥੪॥੭॥

Naanak Dhar Ghar Eaekankaar ||4||7||

O Nanak, the One Creator Lord is pervading hearth and home. ||4||7||

ਗਉੜੀ (ਮਃ ੧) (੭) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੯

Raag Gauri Guru Nanak Dev

ਗਉੜੀ ਮਹਲਾ ੧ ॥

Gourree Mehalaa 1 ||

Gauree, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੩

ਉਲਟਿਓ ਕਮਲੁ ਬ੍ਰਹਮੁ ਬੀਚਾਰਿ ॥

Oulattiou Kamal Breham Beechaar ||

The inverted heart-lotus has been turned upright, through reflective meditation on God.

ਗਉੜੀ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੯

Raag Gauri Guru Nanak Dev

ਅੰਮ੍ਰਿਤ ਧਾਰ ਗਗਨਿ ਦਸ ਦੁਆਰਿ ॥

Anmrith Dhhaar Gagan Dhas Dhuaar ||

From the Sky of the Tenth Gate, the Ambrosial Nectar trickles down.

ਗਉੜੀ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੯

Raag Gauri Guru Nanak Dev

ਤ੍ਰਿਭਵਣੁ ਬੇਧਿਆ ਆਪਿ ਮੁਰਾਰਿ ॥੧॥

Thribhavan Baedhhiaa Aap Muraar ||1||

The Lord Himself is pervading the three worlds. ||1||

ਗਉੜੀ (ਮਃ ੧) (੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧੦

Raag Gauri Guru Nanak Dev

ਰੇ ਮਨ ਮੇਰੇ ਭਰਮੁ ਨ ਕੀਜੈ ॥

Rae Man Maerae Bharam N Keejai ||

O my mind, do not give in to doubt.

ਗਉੜੀ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧੦

Raag Gauri Guru Nanak Dev

ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥

Man Maaniai Anmrith Ras Peejai ||1|| Rehaao ||

When the mind surrenders to the Name, it drinks in the essence of Ambrosial Nectar. ||1||Pause||

ਗਉੜੀ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧੦

Raag Gauri Guru Nanak Dev

ਜਨਮੁ ਜੀਤਿ ਮਰਣਿ ਮਨੁ ਮਾਨਿਆ ॥

Janam Jeeth Maran Man Maaniaa ||

So win the game of life; let your mind surrender and accept death.

ਗਉੜੀ (ਮਃ ੧) (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧੧

Raag Gauri Guru Nanak Dev

ਆਪਿ ਮੂਆ ਮਨੁ ਮਨ ਤੇ ਜਾਨਿਆ ॥

Aap Mooaa Man Man Thae Jaaniaa ||

When the self dies, the individual mind comes to know the Supreme Mind.

ਗਉੜੀ (ਮਃ ੧) (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧੧

Raag Gauri Guru Nanak Dev

ਨਜਰਿ ਭਈ ਘਰੁ ਘਰ ਤੇ ਜਾਨਿਆ ॥੨॥

Najar Bhee Ghar Ghar Thae Jaaniaa ||2||

As the inner vision is awakened, one comes to know one's own home, deep within the self. ||2||

ਗਉੜੀ (ਮਃ ੧) (੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧੨

Raag Gauri Guru Nanak Dev

ਜਤੁ ਸਤੁ ਤੀਰਥੁ ਮਜਨੁ ਨਾਮਿ ॥

Jath Sath Theerathh Majan Naam ||

The Naam, the Name of the Lord, is austerity, chastity and cleansing baths at sacred shrines of pilgrimage.

ਗਉੜੀ (ਮਃ ੧) (੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧੨

Raag Gauri Guru Nanak Dev

ਅਧਿਕ ਬਿਥਾਰੁ ਕਰਉ ਕਿਸੁ ਕਾਮਿ ॥

Adhhik Bithhaar Karo Kis Kaam ||

What good are ostentatious displays?

ਗਉੜੀ (ਮਃ ੧) (੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧੨

Raag Gauri Guru Nanak Dev

ਨਰ ਨਾਰਾਇਣ ਅੰਤਰਜਾਮਿ ॥੩॥

Nar Naaraaein Antharajaam ||3||

The All-pervading Lord is the Inner-knower, the Searcher of hearts. ||3||

ਗਉੜੀ (ਮਃ ੧) (੮) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧੩

Raag Gauri Guru Nanak Dev

ਆਨ ਮਨਉ ਤਉ ਪਰ ਘਰ ਜਾਉ ॥

Aan Mano Tho Par Ghar Jaao ||

If I had faith in someone else, then I would go to that one's house.

ਗਉੜੀ (ਮਃ ੧) (੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੩

Raag Gauri Guru Nanak Dev

ਕਿਸੁ ਜਾਚਉ ਨਾਹੀ ਕੋ ਥਾਉ ॥

Kis Jaacho Naahee Ko Thhaao ||

But where should I go, to beg? There is no other place for me.

ਗਉੜੀ (ਮਃ ੧) (੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੩

Raag Gauri Guru Nanak Dev

ਨਾਨਕ ਗੁਰਮਤਿ ਸਹਜਿ ਸਮਾਉ ॥੪॥੮॥

Naanak Guramath Sehaj Samaao ||4||8||

O Nanak, through the Guru's Teachings, I am intuitively absorbed in the Lord. ||4||8||

ਗਉੜੀ (ਮਃ ੧) (੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੪

Raag Gauri Guru Nanak Dev

ਗਉੜੀ ਮਹਲਾ ੧ ॥

Gourree Mehalaa 1 ||

Gauree, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੩

ਸਤਿਗੁਰੁ ਮਿਲੈ ਸੁ ਮਰਣੁ ਦਿਖਾਏ ॥

Sathigur Milai S Maran Dhikhaaeae ||

Meeting the True Guru, we are shown the way to die.

ਗਉੜੀ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੪

Raag Gauri Guru Nanak Dev

ਮਰਣ ਰਹਣ ਰਸੁ ਅੰਤਰਿ ਭਾਏ ॥

Maran Rehan Ras Anthar Bhaaeae ||

Remaining alive in this death brings joy deep within.

ਗਉੜੀ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੫

Raag Gauri Guru Nanak Dev

ਗਰਬੁ ਨਿਵਾਰਿ ਗਗਨ ਪੁਰੁ ਪਾਏ ॥੧॥

Garab Nivaar Gagan Pur Paaeae ||1||

Overcoming egotistical pride, the Tenth Gate is found. ||1||

ਗਉੜੀ (ਮਃ ੧) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੫

Raag Gauri Guru Nanak Dev

ਮਰਣੁ ਲਿਖਾਇ ਆਏ ਨਹੀ ਰਹਣਾ ॥

Maran Likhaae Aaeae Nehee Rehanaa ||

Death is pre-ordained - no one who comes can remain here.

ਗਉੜੀ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧੫

Raag Gauri Guru Nanak Dev

ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥੧॥ ਰਹਾਉ ॥

Har Jap Jaap Rehan Har Saranaa ||1|| Rehaao ||

So chant and meditate on the Lord, and remain in the Sanctuary of the Lord. ||1||Pause||

ਗਉੜੀ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧੬

Raag Gauri Guru Nanak Dev

ਸਤਿਗੁਰੁ ਮਿਲੈ ਤ ਦੁਬਿਧਾ ਭਾਗੈ ॥

Sathigur Milai Th Dhubidhhaa Bhaagai ||

Meeting the True Guru, duality is dispelled.

ਗਉੜੀ (ਮਃ ੧) (੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧੬

Raag Gauri Guru Nanak Dev

ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ ॥

Kamal Bigaas Man Har Prabh Laagai ||

The heart-lotus blossoms forth, and the mind is attached to the Lord God.

ਗਉੜੀ (ਮਃ ੧) (੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧੬

Raag Gauri Guru Nanak Dev

ਜੀਵਤੁ ਮਰੈ ਮਹਾ ਰਸੁ ਆਗੈ ॥੨॥

Jeevath Marai Mehara Ras Aagai ||2||

One who remains dead while yet alive obtains the greatest happiness hereafter. ||2||

ਗਉੜੀ (ਮਃ ੧) (੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧੭

Raag Gauri Guru Nanak Dev

ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ ॥

Sathigur Miliai Sach Sanjam Soochaa ||

Meeting the True Guru, one becomes truthful, chaste and pure.

ਗਉੜੀ (ਮਃ ੧) (੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੩ ਪੰ. ੧੭

Raag Gauri Guru Nanak Dev

ਗੁਰ ਕੀ ਪਉੜੀ ਉਚੈ ਉਚਾ ॥

Gur Kee Pourree Ocho Oochaa ||

Climbing up the steps of the Guru's Path, one becomes the highest of the high.

ਗਉੜੀ (ਮਃ ੧) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੮

Raag Gauri Guru Nanak Dev

ਕਰਮਿ ਮਿਲੈ ਜਮ ਕਾ ਭਉ ਮੂਚਾ ॥੩॥

Karam Milai Jam Kaa Bho Moochaa ||3||

When the Lord grants His Mercy, the fear of death is conquered. ||3||

ਗਉੜੀ (ਮਃ ੧) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੮

Raag Gauri Guru Nanak Dev

ਗੁਰਿ ਮਿਲਿਐ ਮਿਲਿ ਅੰਕਿ ਸਮਾਇਆ ॥

Gur Miliai Mil Ank Samaaeiaa ||

Uniting in Guru's Union, we are absorbed in His Loving Embrace.

ਗਉੜੀ (ਮਃ ੧) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੮

Raag Gauri Guru Nanak Dev

ਕਰਿ ਕਿਰਪਾ ਘਰੁ ਮਹਲੁ ਦਿਖਾਇਆ ॥

Kar Kirapaa Ghar Mehal Dhikhaaeiaa ||

Granting His Grace, He reveals the Mansion of His Presence, within the home of the self.

ਗਉੜੀ (ਮਃ ੧) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੮

Raag Gauri Guru Nanak Dev

ਨਾਨਕ ਹਉਮੈ ਮਾਰਿ ਮਿਲਾਇਆ ॥੪॥੯॥

Naanak Houmai Maar Milaeiaa ||4||9||

O Nanak, conquering egotism, we are absorbed into the Lord. ||4||9||

ਗਉੜੀ (ਮਃ ੧) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੮

Raag Gauri Guru Nanak Dev